

14

ਡਿਸਏਬਿਲਟੀ ਅਲਾਇੰਸ ਬੀ ਸੀ ਮਦਦ ਕਰਨ ਵਾਲੀ ਸ਼ੀਟ ਬੀ ਸੀ ਡਿਸਏਬਿਲਟੀ ਬੈਨੇਫਿਟਸ



2016

ਰਜਿਸਟਰਡ ਡਿਸਏਬਿਲਟੀ ਸੇਵਿੰਗਜ਼ ਪਲੈਨ ਅਤੇ ਡਿਸਏਬਿਲਟੀ ਟੈਕਸ ਕਰੈਡਿਟ

ਇਸ ਮਦਦ ਕਰਨ ਵਾਲੀ ਸ਼ੀਟ ਲਈ ਫੰਡ ਹੈਲਥ ਸਾਇੰਸਿਜ਼ ਐਸੋਸੀਏਸ਼ਨ ਔਫ ਬ੍ਰਿਟਿਸ਼ ਕੋਲੰਬੀਆ ਤੋਂ ਮਿਲੇ ਹਨ।

ਇਹ ਕੀ ਹੈ?

ਰਜਿਸਟਰਡ ਡਿਸਏਬਿਲਟੀ ਸੇਵਿੰਗਜ਼ ਪਲੈਨ (ਆਰ ਡੀ ਐੱਸ ਪੀ) ਬੱਚਤ ਲਈ ਇਕ ਪਲੈਨ ਹੈ ਜਿਹੜੀ ਕਿ ਫੈਡਰਲ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਸੀ। ਆਰ ਡੀ ਐੱਸ ਪੀ ਅਪਾਹਜਤਾਵਾਂ ਵਾਲੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਉਨ੍ਹਾਂ ਦੀ ਲੰਬੇ ਸਮੇਂ ਦੀ ਵਿੱਤੀ ਸੁਰੱਖਿਆ ਲਈ ਪੈਸੇ ਬਚਾਉਣ ਵਿਚ ਮਦਦ ਕਰਨ ਲਈ ਸ਼ੁਰੂ ਕੀਤੀ ਗਈ ਸੀ।

ਆਰ ਡੀ ਐੱਸ ਪੀ ਤੁਹਾਨੂੰ ਕੀ ਕਰਨ ਦੀ ਦਿੰਦੀ ਹੈ?

ਆਰ ਡੀ ਐੱਸ ਪੀ ਨਾਲ:

- ਤੁਸੀਂ ਵੱਧ ਤੋਂ ਵੱਧ 200,000 ਡਾਲਰ ਦਾ ਯੋਗਦਾਨ ਪਾ ਸਕਦੇ ਹੋ। ਪੈਸਿਆਂ 'ਤੇ ਟੈਕਸ ਮੁਲਤਵੀ ਕਰ ਦਿੱਤਾ ਜਾਂਦਾ ਹੈ ਜਿਸ ਦਾ ਮਤਲਬ ਹੈ ਕਿ ਤੁਸੀਂ ਓਨਾ ਚਿਰ ਆਪਣੀਆਂ ਬੱਚਤਾਂ 'ਤੇ ਟੈਕਸ ਨਹੀਂ ਦਿੰਦੇ ਜਿੰਨਾ ਚਿਰ ਇਹ ਪੈਸੇ ਸੇਵਿੰਗਜ਼ ਅਕਾਊਂਟ ਵਿਚ ਰਹਿੰਦੇ ਹਨ। ਤੁਹਾਡੀ ਉਮਰ 60 ਸਾਲ ਦੀ ਹੋ ਜਾਣ ਤੋਂ ਬਾਅਦ ਆਰ ਡੀ ਐੱਸ ਪੀ ਵਿਚ ਪੈਸੇ ਨਹੀਂ ਪਾਏ ਜਾ ਸਕਦੇ।
- ਤੁਸੀਂ ਕੈਨੇਡਾ ਡਿਸਏਬਿਲਟੀ ਸੇਵਿੰਗਜ਼ ਗਰਾਂਟ (ਸੀ ਡੀ ਐੱਸ ਜੀ) ਲਈ ਯੋਗ ਹੋ ਸਕਦੇ ਹੋ ਅਤੇ ਸਲਾਨਾ 3,500 ਡਾਲਰ ਤੱਕ ਲੈ ਸਕਦੇ ਹੋ। ਸੀ ਡੀ ਐੱਸ ਜੀ ਫੈਡਰਲ ਸਰਕਾਰ ਤੋਂ ਆਮਦਨ ਦੇ ਆਧਾਰ 'ਤੇ ਮਿਲਣ ਵਾਲੀ ਗਰਾਂਟ ਹੈ। ਇਹ ਇਸ ਤਰ੍ਹਾਂ ਕੰਮ ਕਰਦੀ ਹੈ: ਜੇ ਤੁਹਾਡੇ ਪਰਿਵਾਰ ਦੀ ਆਮਦਨ 89,401* ਡਾਲਰ ਤੋਂ ਘੱਟ ਹੈ ਤਾਂ ਤੁਸੀਂ ਆਪਣੇ ਯੋਗਦਾਨ ਦੇ ਪਹਿਲੇ 500 ਡਾਲਰ 'ਤੇ 1,500 ਡਾਲਰ ਲੈ ਸਕਦੇ ਹੋ ਅਤੇ ਅਗਾਂਹ 1,000 ਡਾਲਰ ਦੇ ਯੋਗਦਾਨਾਂ 'ਤੇ 2,000 ਡਾਲਰ ਲੈ ਸਕਦੇ ਹੋ। ਤੁਸੀਂ ਇਸ ਗਰਾਂਟ ਤੋਂ ਜ਼ਿੰਦਗੀ ਵਿਚ 50 ਸਾਲ ਦੇ ਹੋਣ ਤੱਕ ਵੱਧ ਤੋਂ ਵੱਧ 70,000 ਡਾਲਰ ਲੈ ਸਕਦੇ ਹੋ।
- ਤੁਸੀਂ ਆਮਦਨ ਦੇ ਆਧਾਰ 'ਤੇ, ਫੈਡਰਲ ਕੈਨੇਡਾ ਡਿਸਏਬਿਲਟੀ ਸੇਵਿੰਗਜ਼ ਬੌਂਡ (ਸੀ ਡੀ ਐੱਸ ਬੀ) ਲਈ ਯੋਗ ਹੋ ਸਕਦੇ ਹੋ। ਇਹ ਇਕ 1,000 ਡਾਲਰ ਦੀ ਸਲਾਨਾ ਰਕਮ ਹੈ ਜੋ ਕਿ ਜ਼ਿੰਦਗੀ ਵਿਚ ਵੱਧ ਤੋਂ ਵੱਧ 20,000 ਡਾਲਰ ਦੀ ਮਿਲ ਸਕਦੀ ਹੈ, ਜੇ ਤੁਹਾਡੇ ਪਰਿਵਾਰ ਦੀ ਆਮਦਨ 26,021* ਡਾਲਰ ਤੋਂ ਥੱਲੇ ਹੈ। ਜੇ ਤੁਹਾਡੇ ਪਰਿਵਾਰ ਦੀ ਆਮਦਨ 26,021 ਤੋਂ ਲੈ ਕੇ 44,701* ਡਾਲਰ ਦੇ ਵਿਚਕਾਰ ਹੈ ਤਾਂ ਗਰਾਂਟ ਅਨੁਪਾਤ ਅਨੁਸਾਰ ਵੰਡੀ ਜਾ ਸਕਦੀ ਹੈ। ਇਕ ਵਾਰ ਫਿਰ, ਤੁਸੀਂ ਇਹ 50 ਸਾਲ ਦੇ ਹੋਣ ਤੋਂ ਬਾਅਦ ਨਹੀਂ ਲੈ ਸਕਦੇ। ਸੀ ਡੀ ਐੱਸ ਬੀ ਲੈਣ ਲਈ ਕੋਈ ਯੋਗਦਾਨ ਪਾਉਣ ਦੀ ਲੋੜ ਨਹੀਂ ਹੈ।

*ਇਹ ਰਕਮਾਂ ਸਾਲ 2015 ਲਈ ਹਨ ਅਤੇ ਇਨ੍ਹਾਂ ਨੂੰ ਕੈਨੇਡਾ ਰੈਵੇਨਿਊ ਏਜੰਸੀ ਵਲੋਂ ਅਡਜਸਟ ਕੀਤਾ ਜਾਂਦਾ ਹੈ।



ਡਿਸਏਬਿਲਟੀ ਅਲਾਇੰਸ ਬੀ ਸੀ

ਮਦਦ ਕਰਨ ਵਾਲੀ ਇਸ ਸ਼ੀਟ ਵਿਚਲੀ ਜਾਣਕਾਰੀ ਉਸ ਕਾਨੂੰਨ 'ਤੇ ਆਧਾਰਿਤ ਹੈ ਜਿਹੜਾ ਇਸ ਨੂੰ ਲਿਖਣ ਦੇ ਸਮੇਂ ਸੀ। ਕਾਨੂੰਨ ਅਤੇ ਪਾਲਸੀ ਕਦੇ ਵੀ ਬਦਲ ਸਕਦੇ ਹਨ। ਕਿਰਪਾ ਕਰਕੇ ਮਦਦ ਕਰਨ ਵਾਲੀ ਇਸ ਸ਼ੀਟ 'ਤੇ ਤਾਰੀਕ ਚੈੱਕ ਕਰੋ।



ਤੁਹਾਡੇ ਸੂਬਾਈ ਡਿਸਟੇਬਿਲਟੀ ਜਾਂ ਇਨਕਮ ਅਸਿਸੈਂਟ ਬੈਨੇਫਿਟਸ

ਤੁਹਾਡੇ ਸੂਬਾਈ ਡਿਸਟੇਬਿਲਟੀ ਜਾਂ ਇਨਕਮ ਅਸਿਸੈਂਟ ਬੈਨੇਫਿਟਸ ਕਿਸੇ ਵੀ ਆਰ ਡੀ ਐੱਸ ਪੀ ਬੱਚਤਾਂ ਕਰਕੇ ਜਾਂ ਇਨ੍ਹਾਂ ਨੂੰ ਕਢਾਉਣ ਕਰਕੇ ਬੰਦ ਕੀਤੇ ਜਾਂ ਘਟਾਏ ਨਹੀਂ ਜਾਣਗੇ। ਅਜਿਹਾ ਇਸ ਕਰਕੇ ਹੈ ਕਿਉਂਕਿ ਮਨਿਸਟਰੀ ਔਫ ਸੋਸ਼ਲ ਡਿਵੈਲਪਮੈਂਟ ਐਂਡ ਸੋਸ਼ਲ ਇਨੋਵੇਸ਼ਨ (ਐੱਮ ਐੱਸ ਡੀ ਐੱਸ ਆਈ) ਨੇ ਅਜਿਹੇ ਨਿਯਮ ਬਣਾਏ ਹਨ ਜਿਹੜੇ ਆਰ ਡੀ ਐੱਸ ਪੀ ਵਿਚਲੇ ਪੈਸਿਆਂ ਅਤੇ ਆਮਦਨ ਨੂੰ ਅਯੋਗ ਆਮਦਨ ਵਜੋਂ ਗਿਣੇ ਜਾਣ ਤੋਂ ਛੋਟ ਦਿੰਦੇ ਹਨ।

ਸ਼ਰਤਾਂ ਅਤੇ ਬੰਦਸ਼ਾਂ

ਆਰ ਡੀ ਐੱਸ ਪੀ ਤੋਂ ਫਾਇਦਾ ਲੈਣ ਲਈ:

- ਤੁਹਾਡਾ ਡਿਸਟੇਬਿਲਟੀ ਟੈਕਸ ਕਰੈਡਿਟ (ਡੀ ਟੀ ਸੀ) ਲੈਣ ਦੇ ਯੋਗ ਹੋਣਾ ਅਤੇ ਇਹ ਯੋਗਤਾ ਕਾਇਮ ਰੱਖਣਾ ਜ਼ਰੂਰੀ ਹੈ। (ਇਸ ਬਾਰੇ ਜ਼ਿਆਦਾ ਜਾਣਨ ਲਈ ਕਿਰਪਾ ਕਰਕੇ ਹੇਠਾਂ ਦੇਖੋ।)
- ਤੁਹਾਡੇ ਕੋਲ ਸੋਸ਼ਲ ਇਨਸ਼ੂਰੈਂਸ ਨੰਬਰ (ਸਿਨ) ਹੋਣਾ ਜ਼ਰੂਰੀ ਹੈ
- ਆਰ ਡੀ ਐੱਸ ਪੀ ਖੋਲ੍ਹਣ ਵੇਲੇ ਤੁਹਾਡਾ ਕੈਨੇਡਾ ਵਿਚ ਰਹਿੰਦੇ ਹੋਣਾ ਜ਼ਰੂਰੀ ਹੈ
- ਆਪਣੇ ਇਨਕਮ ਟੈਕਸ ਦੇ ਪੇਪਰ ਭਰਦੇ ਹੋਣਾ ਜ਼ਰੂਰੀ ਹੈ
- ਜੇ ਤੁਸੀਂ ਸੀ ਡੀ ਐੱਸ ਜੀ ਅਤੇ ਸੀ ਡੀ ਐੱਸ ਬੀ (ਗਰਾਂਟ ਅਤੇ ਬੌਂਡ) ਕਲੇਮ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ 50 ਸਾਲ ਤੋਂ ਘੱਟ ਉਮਰ ਦੇ ਹੋਣਾ ਜ਼ਰੂਰੀ ਹੈ
- ਜੇ ਤੁਸੀਂ ਮਿਲਣ ਵਾਲੀਆਂ ਸਾਰੀਆਂ ਫੈਡਰਲ ਗਰਾਂਟਾਂ ਅਤੇ/ਜਾਂ ਬੌਂਡ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਘੱਟੋ ਘੱਟ 10 ਸਾਲਾਂ ਲਈ ਕੋਈ ਪੈਸੇ ਨਹੀਂ ਕਢਾ ਸਕਦੇ। ਅਜਿਹਾ ਇਸ ਕਰਕੇ ਹੈ ਕਿਉਂਕਿ ਇਕ ਖਾਸ ਅਸੂਲ ਹੈ ਜਿਹੜਾ ਕਹਿੰਦਾ ਹੈ ਕਿ ਜੇ ਤੁਸੀਂ ਆਪਣੀ ਸੇਵਿੰਗਜ਼ ਪਲੈਨ ਵਿੱਚੋਂ ਕੋਈ ਵੀ ਪੈਸੇ ਕਢਾਉਂਦੇ ਹੋ ਤਾਂ ਪਿਛਲੇ 10 ਸਾਲਾਂ ਵਿਚ ਦਿੱਤੀਆਂ ਗਈਆਂ ਗਰਾਂਟਾਂ ਅਤੇ ਬੌਂਡਜ਼ ਦੇ ਸਾਰੇ ਪੈਸੇ ਜਾਂ ਇਸ ਦੇ ਕੁਝ ਹਿੱਸੇ ਸਰਕਾਰ ਨੂੰ ਵਾਪਸ ਕੀਤੇ ਜਾਣੇ ਜ਼ਰੂਰੀ ਹਨ। ਇਸ ਦੇ ਨਾਲ ਹੀ, ਤੁਹਾਨੂੰ ਪਿਛਲੇ 10 ਸਾਲਾਂ ਵਿਚ ਮਿਲੀ ਕੋਈ ਵੀ ਸੀ ਡੀ ਐੱਸ ਜੀ ਜਾਂ ਸੀ ਡੀ ਐੱਸ ਬੀ ਵਾਪਸ ਕਰਨੀ ਪੈ ਸਕਦੀ ਹੈ ਜੇ ਤੁਸੀਂ ਹੁਣ ਡੀ ਟੀ ਸੀ ਲਈ ਯੋਗ ਨਹੀਂ ਰਹਿੰਦੇ।

ਆਰ ਡੀ ਐੱਸ ਪੀ ਕਿਵੇਂ ਖੋਲ੍ਹਣੀ ਹੈ

ਜੇ ਤੁਸੀਂ ਪਹਿਲਾਂ ਹੀ ਡੀ ਟੀ ਸੀ ਲਈ ਯੋਗ ਹੋ ਤਾਂ ਤੁਹਾਨੂੰ ਕਿਸੇ ਅਜਿਹੀ ਵਿੱਤੀ ਸੰਸਥਾ (ਬੈਂਕ) ਨਾਲ ਸੰਪਰਕ ਕਰਨਾ ਚਾਹੀਦਾ ਹੈ ਜਿਹੜੀ ਆਰ ਡੀ ਐੱਸ ਪੀ ਦਿੰਦੀ ਹੈ। ਹਰ ਵਿੱਤੀ ਸੰਸਥਾ ਦੇ ਆਪਣੇ ਫਾਰਮ ਹੁੰਦੇ ਹਨ ਜਿਹੜੇ ਤੁਹਾਨੂੰ ਆਰ ਡੀ ਐੱਸ ਪੀ ਤੱਕ ਪਹੁੰਚ ਕਰਨ ਲਈ ਭਰਨੇ ਪੈਣਗੇ। ਤੁਸੀਂ ਕਿਸੇ ਵੀ ਸਮੇਂ ਸਿਰਫ ਇਕ ਆਰ ਡੀ ਐੱਸ ਪੀ ਰੱਖ ਸਕਦੇ ਹੋ। ਤੁਹਾਡੀ ਆਗਿਆ ਨਾਲ, ਹੋਰ ਲੋਕ ਵੀ ਤੁਹਾਡੀ ਆਰ ਡੀ ਐੱਸ ਪੀ ਵਿਚ ਯੋਗਦਾਨ ਪਾ ਸਕਦੇ ਹਨ। ਜੇ ਤੁਸੀਂ ਪਹਿਲਾਂ ਹੀ ਡੀ ਟੀ ਸੀ ਲਈ ਯੋਗ ਨਾ ਹੋਵੋ ਤਾਂ ਕੁਝ ਬੈਂਕਾਂ ਤੁਹਾਨੂੰ ਆਰ ਡੀ ਐੱਸ ਪੀ ਖੋਲ੍ਹਣ ਦੀ ਆਗਿਆ ਦੇਣਗੀਆਂ, ਪਰ ਤੁਹਾਡੀ ਆਰ ਡੀ ਐੱਸ ਪੀ ਓਨਾ ਚਿਰ ਸ਼ੁਰੂ ਨਹੀਂ ਹੋਵੇਗੀ ਜਿੰਨਾ ਚਿਰ ਡੀ ਟੀ ਸੀ ਨੂੰ ਪ੍ਰਵਾਨਗੀ ਨਹੀਂ ਮਿਲ ਜਾਂਦੀ।



ਡਿਸਟੇਬਿਲਟੀ ਟੈਕਸ ਕਰੈਡਿਟ (ਡੀ ਟੀ ਸੀ)

ਡੀ ਟੀ ਸੀ ਲਈ ਯੋਗ ਹੋਣ ਲਈ ਤੁਹਾਡੇ ਵਿਚ ਕੋਈ ਅਜਿਹਾ ਸਰੀਰਕ ਜਾਂ ਦਿਮਾਗੀ ਵਿਗਾੜ ਹੋਣਾ ਜ਼ਰੂਰੀ ਹੈ ਜਿਹੜਾ **ਸਖਤ ਅਤੇ ਚਿਰ ਰਹਿਣ ਵਾਲਾ** ਹੋਵੇ। ਚਿਰ ਰਹਿਣ (ਪਰਲੌਂਗਡ) ਤੋਂ ਭਾਵ ਹੈ ਕਿ ਤੁਹਾਡਾ ਵਿਗਾੜ ਲਗਾਤਾਰ ਘੱਟੋ ਘੱਟ 12 ਮਹੀਨਿਆਂ ਤੱਕ ਰਹਿਣ ਦੀ ਸੰਭਾਵਨਾ ਹੋਣੀ ਜ਼ਰੂਰੀ ਹੈ। ਸਖਤ ਤੋਂ ਭਾਵ ਹੈ ਕਿ ਤੁਸੀਂ ਹੋ:

- ਨੇਤਰਗੀਣ,

ਜਾਂ ਤੁਸੀਂ ਰੋਜ਼ਾਨਾ ਰਹਿਣੀ-ਬਹਿਣੀ ਦੀਆਂ ਅੱਗੇ ਲਿਖੀਆਂ ਗੱਲਾਂ ਵਿੱਚੋਂ ਕਿਸੇ ਵਿਚ **ਕਾਫੀ ਜ਼ਿਆਦਾ ਸੀਮਤ** ਹੋ:

- ਤੁਰਨਾ
- ਬੋਲਣਾ
- ਸੁਣਨਾ
- ਖਾਣਾ
- ਜੰਗਲ ਪਾਣੀ ਜਾਣਾ (ਟੋਆਇਲਟ ਜਾਣ ਜਾਂ ਬਲੈਡਰ ਖਾਲੀ ਕਰਨ ਦੇ ਕੰਮ)
- ਦਿਮਾਗੀ ਕੰਮ ਜਿਹੜੇ ਹਰ ਰੋਜ਼ ਦੀ ਜ਼ਿੰਦਗੀ ਲਈ ਜ਼ਰੂਰੀ ਹਨ

ਜਾਂ ਰੋਜ਼ਾਨਾ ਰਹਿਣੀ-ਬਹਿਣੀ ਦੀਆਂ ਦੋ ਜਾਂ ਜ਼ਿਆਦਾ ਸਰਗਰਮੀਆਂ ਵਿਚ **ਕਾਫੀ ਜ਼ਿਆਦਾ ਸੀਮਤ** ਹੋ (ਜਿਵੇਂ ਕੱਪੜੇ ਪਾਉਣਾ, ਬੋਲਣਾ, ਖਾਣਾ, ਤੁਰਨਾ, ਹਰ ਰੋਜ਼ ਦੀ ਜ਼ਿੰਦਗੀ ਲਈ ਜ਼ਰੂਰੀ ਦਿਮਾਗੀ ਕੰਮ, ਆਦਿ)

ਜਾਂ ਤੁਹਾਨੂੰ **ਜ਼ਿੰਦਗੀ ਨੂੰ ਕਾਇਮ ਰੱਖਣ ਵਾਲੇ ਕਿਸੇ ਇਲਾਜ** ਦੀ ਲੋੜ ਹੈ, ਅਤੇ ਤੁਹਾਡੇ ਲਈ ਕਾਫੀ ਮਾਤਰਾ ਵਿਚ ਸਮਾਂ ਖਾਸ ਕਰਕੇ ਇਸ ਇਲਾਜ ਲਈ ਦੇਣਾ ਜ਼ਰੂਰੀ ਹੈ।

ਭਾਵੇਂ ਤੁਸੀਂ ਪਰਸਨਜ਼ ਵਿਚ ਡਿਸਟੇਬਿਲਟੀਜ਼ (ਪੀ ਡਬਲਯੂ ਡੀ) ਦੇ ਦਰਜੇ ਜਾਂ ਕੈਨੇਡਾ ਪੈਨਸ਼ਨ ਪਲੈਨ ਡਿਸਟੇਬਿਲਟੀ ਬੈਨੇਫਿਟਸ ਲਈ ਯੋਗ ਵੀ ਹੋਵੋ, ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਡੀ ਟੀ ਸੀ ਲਈ ਯੋਗ ਹੋ ਸਕਦੇ ਹੋ। ਤੁਹਾਡੇ ਲਈ ਡੀ ਟੀ ਸੀ ਸਰਟੀਫਿਕੇਟ (ਟੀ2201) ਕੈਨੇਡਾ ਰੈਵੇਨਿਊ ਏਜੰਸੀ (ਸੀ ਆਰ ਏ) ਤੋਂ ਲੈਣਾ ਅਤੇ ਆਪਣੇ ਡਾਕਟਰ ਜਾਂ ਹੋਰ ਯੋਗਤਾ ਪ੍ਰਾਪਤ ਸਿਹਤ ਮਾਹਰ ਤੋਂ ਫਾਰਮ ਭਰਵਾਉਣਾ ਜ਼ਰੂਰੀ ਹੈ।

ਫਾਰਮ ਭਰਨ ਅਤੇ ਦਰਜ ਕਰਵਾਉਣ ਤੋਂ ਬਾਅਦ, ਤੁਹਾਨੂੰ ਇਹ ਪਤਾ ਲੱਗਣ ਲਈ ਕਈ ਹਫ਼ਤੇ ਉਡੀਕ ਕਰਨਾ ਪੈ ਸਕਦਾ ਹੈ ਕਿ ਕੀ ਤੁਸੀਂ ਯੋਗ ਹੋ ਜਾਂ ਨਹੀਂ। ਕੁਝ ਕੇਸਾਂ ਵਿਚ, ਤੁਹਾਨੂੰ ਕਈ ਮਹੀਨੇ ਉਡੀਕ ਕਰਨੀ ਪੈ ਸਕਦੀ ਹੈ ਜੇ ਸੀ ਆਰ ਏ ਤੁਹਾਡੀ ਅਰਜ਼ੀ ਬਾਰੇ ਹੋਰ ਜਾਣਕਾਰੀ ਮੰਗਦੀ ਹੈ।

ਇਹ ਗੱਲ ਮਨ ਵਿਚ ਰੱਖੋ ਕਿ ਭਾਵੇਂ ਤੁਸੀਂ ਡੀ ਟੀ ਸੀ ਲਈ ਯੋਗ ਵੀ ਹੋਵੋ, ਕੈਨੇਡਾ ਰੈਵੇਨਿਊ ਤੁਹਾਨੂੰ ਭਵਿੱਖ ਵਿਚ ਦੁਬਾਰਾ ਅਪਲਾਈ ਕਰਨ ਲਈ ਕਹਿ ਸਕਦੀ ਹੈ ਅਤੇ/ਜਾਂ ਇਹ ਫੈਸਲਾ ਕਰ ਸਕਦੀ ਹੈ ਕਿ ਤੁਸੀਂ ਹੁਣ ਯੋਗ ਨਹੀਂ ਹੋ।

ਇਨਡੋਅਮੈਂਟ 150 ਫੰਡ

ਇਨਡੋਅਮੈਂਟ 150 ਫੰਡ ਅਪਾਹਜਤਾਵਾਂ ਵਾਲੇ ਉਨ੍ਹਾਂ ਬ੍ਰਿਟਿਸ਼ ਕੋਲੰਬੀਅਨਾਂ ਲਈ ਉਪਲਬਧ ਹੈ ਜਿਨ੍ਹਾਂ ਨੇ 1 ਜਨਵਰੀ, 2008 ਤੋਂ ਬਾਅਦ ਕਿਸੇ ਸਮੇਂ ਵੀ ਇਨਕਮ ਅਸਿਸਟੈਂਸ (ਬਾਲਗਾਂ ਲਈ) ਜਾਂ ਵੱਧ ਤੋਂ ਵੱਧ ਚਾਇਲਡ ਡਿਸਟੇਬਿਲਟੀ ਬੈਨੇਫਿਟ (ਬੱਚਿਆਂ ਲਈ) ਲਿਆ ਹੈ। ਜੇ ਇਹ ਤੁਸੀਂ ਹੋ ਤਾਂ ਜਦੋਂ ਤੁਸੀਂ ਘੱਟੋ ਘੱਟ 25 ਡਾਲਰ ਨਾਲ ਆਰ ਡੀ ਐੱਸ ਪੀ ਖੋਲ੍ਹਦੇ ਹੋ ਤਾਂ ਤੁਸੀਂ ਇਨਡੋਅਮੈਂਟ 150 ਫੰਡ ਤੋਂ ਇਕ ਵਾਰੀ ਮਿਲਣ ਵਾਲੀ 150 ਡਾਲਰ ਦੀ ਗਰਾਂਟ ਲੈਣ ਲਈ ਅਪਲਾਈ ਕਰ ਸਕਦੇ ਹੋ। ਇਹ ਗਰਾਂਟ ਪਲੈਨ ਇੰਸਟੀਚਿਊਟ ਵਲੋਂ ਦਿੱਤੀ ਜਾਂਦੀ ਹੈ ਅਤੇ ਇਹ ਫੈਡਰਲ ਸੀ ਡੀ ਐੱਸ ਜੀ ਅਤੇ ਸੀ ਡੀ ਐੱਸ ਬੀ (ਗਰਾਂਟਾਂ ਅਤੇ ਬੌਂਡ) ਤੋਂ ਇਲਾਵਾ ਹੈ ਜਿਹੜੇ ਤੁਸੀਂ ਲੈਂਦੇ ਹੋ ਸਕਦੇ ਹੋ। ਅਰਜ਼ੀ ਫਾਰਮ www.rdsp.com ਤੋਂ ਲਏ ਜਾ ਸਕਦੇ ਹਨ।



ਆਰ ਡੀ ਐੱਸ ਪੀ ਵਿੱਚੋਂ ਪੈਸੇ ਕਢਾਉਣਾ

ਆਮ ਤੌਰ 'ਤੇ, ਦੋ ਕਿਸਮ ਦੀਆਂ ਪੇਮੈਂਟਾਂ ਹਨ ਜਿਹੜੀਆਂ ਆਰ ਡੀ ਐੱਸ ਪੀ ਤੋਂ ਬਾਹਰ ਆ ਸਕਦੀਆਂ ਹਨ।

- **ਲਾਈਫਟਾਈਮ ਡਿਸਏਬਿਲਟੀ ਅਸਿਸਟੈਂਸ ਪੇਮੈਂਟਸ (ਐੱਲ ਡੀ ਏ ਪੀਜ਼)** ਸਲਾਨਾ ਪੇਮੈਂਟਾਂ ਹਨ ਜਿਹੜੀਆਂ ਸ਼ੁਰੂ ਹੋ ਜਾਣ 'ਤੇ ਆਰ ਡੀ ਐੱਸ ਪੀ ਦੇ ਖਰਚੇ ਜਾਣ ਤੱਕ ਜਾਰੀ ਰਹਿਣੀਆਂ ਜ਼ਰੂਰੀ ਹਨ। ਐੱਲ ਡੀ ਏ ਪੀਜ਼ ਲਾਭਪਾਤਰ (ਬੈਨੇਫਿਸਰੀ) ਦੇ 60 ਸਾਲ ਦਾ ਹੋ ਜਾਣ ਤੋਂ ਪਹਿਲਾਂ ਸ਼ੁਰੂ ਹੋ ਸਕਦੀਆਂ ਹਨ, ਪਰ ਲਾਭਪਾਤਰ ਦੇ 60 ਸਾਲ ਦਾ ਹੋ ਜਾਣ 'ਤੇ ਸ਼ੁਰੂ ਹੋਣੀਆਂ ਜ਼ਰੂਰੀ ਹਨ। ਐੱਲ ਡੀ ਏ ਪੀਜ਼ ਦੀ ਵੱਧ ਤੋਂ ਵੱਧ ਸਲਾਨਾ ਰਕਮ ਹੈ, ਜਿਹੜੀ ਇਕ ਨਿਯਮਬੱਧ ਫਾਰਮੂਲੇ ਨਾਲ ਤਹਿ ਕੀਤੀ ਜਾਂਦੀ ਹੈ, ਜੋ ਕਿ ਪਲੈਨ ਦੇ ਮੁੱਲ ਅਤੇ ਲਾਭਪਾਤਰ ਦੀ ਅਨੁਮਾਨਤ ਜ਼ਿੰਦਗੀ 'ਤੇ ਆਧਾਰਿਤ ਹੁੰਦਾ ਹੈ।
- **ਡਿਸਏਬਿਲਟੀ ਅਸਿਸਟੈਂਸ ਪੇਮੈਂਟਸ (ਡੀ ਏ ਪੀਜ਼)** ਆਰ ਡੀ ਐੱਸ ਪੀ ਤੋਂ ਇਕ ਵਾਰੀ ਮਿਲਣ ਵਾਲੀਆਂ ਪੇਮੈਂਟਾਂ ਹਨ ਜਿਨ੍ਹਾਂ ਲਈ ਕਿਸੇ ਵੇਲੇ ਵੀ ਬੇਨਤੀ ਕੀਤੀ ਜਾ ਸਕਦੀ ਹੈ। ਪਰ, ਡੀ ਏ ਪੀ ਦੀਆਂ ਪੇਮੈਂਟਾਂ ਬਾਰੇ ਆਪਣੀ ਬੈਂਕ ਤੋਂ ਉਨ੍ਹਾਂ ਦੀਆਂ ਨੀਤੀਆਂ ਬਾਰੇ ਪੁੱਛੋ। ਇਨ੍ਹਾਂ ਪੇਮੈਂਟਾਂ ਬਾਰੇ ਹਰ ਬੈਂਕ ਨੂੰ ਆਪਣੇ ਨਿਯਮ ਬਣਾਉਣ ਜਾਂ ਬੰਦਸ਼ਾਂ ਲਗਾਉਣ ਦੀ ਆਗਿਆ ਹੈ।

ਵਾਪਸ ਕਰਨ ਬਾਰੇ ਨਿਯਮ

ਜੇ ਕੋਈ ਵੀ ਪੈਸੇ ਆਰ ਡੀ ਐੱਸ ਪੀ ਵਿੱਚੋਂ ਕਢਾਏ ਜਾਂਦੇ ਹਨ ਤਾਂ ਤੁਹਾਨੂੰ ਪਿਛਲੇ 10 ਸਾਲਾਂ ਵਿਚ ਤੁਹਾਡੀ ਆਰ ਡੀ ਐੱਸ ਪੀ ਵਿਚ ਜਮਾਂ ਹੋਈਆਂ ਗਰਾਂਟਾਂ ਅਤੇ ਬੌਂਡਾਂ ਦੇ ਸਾਰੇ ਪੈਸੇ ਜਾਂ ਕੁਝ ਪੈਸੇ ਫੈਡਰਲ ਸਰਕਾਰ ਨੂੰ ਵਾਪਸ ਕਰਨੇ ਪੈਣਗੇ।

ਉਹ ਵਿੱਤੀ ਸੰਸਥਾਵਾਂ ਜਿਹੜੀਆਂ ਆਰ ਡੀ ਐੱਸ ਪੀ ਦੇ ਰਹੀਆਂ ਹਨ

ਬਹੁਤੀਆਂ ਵਿੱਤੀ ਸੰਸਥਾਵਾਂ ਇਸ ਵੇਲੇ ਆਰ ਡੀ ਐੱਸ ਪੀ ਦੇ ਰਹੀਆਂ ਹਨ, ਜਿਨ੍ਹਾਂ ਵਿਚ ਇਹ ਵੀ ਸ਼ਾਮਲ ਹਨ:

- ਬੈਂਕ ਔਫ ਮੌਂਟਰੀਅਲ (ਬੀ ਐੱਮ ਓ)
- ਕੈਨੇਡੀਅਨ ਇਮਪੀਰੀਅਲ ਬੈਂਕ ਔਫ ਕਮਰਸ (ਸੀ ਆਈ ਬੀ ਸੀ)
- ਸੈਂਟਰਲ 1 ਕਰੈਡਿਟ ਯੂਨੀਅਨ
- ਕਮਿਊਨਟੀ ਸੇਵਿੰਗਜ਼ ਕਰੈਡਿਟ ਯੂਨੀਅਨ
- ਡੇਸਜਾਰਡਿਨਜ਼ ਟਰੱਸਟ ਇੰਕ
- ਇਨਵਿਜ਼ਨ ਇਨਵੈਸਟਮੈਂਟ ਸਰਵਿਸਿਜ਼ ਲਿਮਟਿਡ
- ਇਨਵੈਸਟਰਜ਼ ਗਰੁੱਪ ਟਰੱਸਟ ਕੰਪਨੀ ਲਿਮਟਿਡ
- ਮਕੈਂਜੀ ਫਾਇਨੈਂਸ਼ਲ ਕਾਰਪੋਰੇਸ਼ਨ
- ਰੋਇਲ ਬੈਂਕ ਔਫ ਕੈਨੇਡਾ (ਆਰ ਬੀ ਸੀ)
- ਸਕੋਸ਼ੀਆ ਬੈਂਕ
- ਟੀ ਡੀ ਕੈਨੇਡਾ ਟਰੱਸਟ
- ਵੈਨਸਿਟੀ ਕਰੈਡਿਟ ਯੂਨੀਅਨ

ਨੋਟ: ਬੈਂਕਾਂ ਦੀਆਂ ਆਰ ਡੀ ਐੱਸ ਪੀ ਬਾਰੇ ਨੀਤੀਆਂ ਵੱਖ ਵੱਖ ਹਨ। ਉਦਾਹਰਣ ਲਈ, ਇਸ ਚੀਜ਼ ਬਾਰੇ ਉਨ੍ਹਾਂ ਦੀਆਂ ਵੱਖ ਵੱਖ ਬੰਦਸ਼ਾਂ ਹੋ ਸਕਦੀਆਂ ਹਨ ਕਿ ਤੁਸੀਂ ਆਰ ਡੀ ਐੱਸ ਪੀ ਵਿੱਚੋਂ ਪੈਸੇ ਕਦੋਂ ਕਢਾ ਸਕਦੇ ਹੋ। ਆਪਣੀ ਆਰ ਡੀ ਐੱਸ ਪੀ ਬਣਾਉਣ ਤੋਂ ਪਹਿਲਾਂ ਇਨ੍ਹਾਂ ਨੀਤੀਆਂ ਬਾਰੇ ਆਪਣੀ ਬੈਂਕ ਨਾਲ ਗੱਲ ਕਰਨਾ ਯਾਦ ਰੱਖੋ।



ਆਰ ਡੀ ਐੱਸ ਪੀ: ਫਾਇਦੇ ਅਤੇ ਘਾਟੇ

ਫਾਇਦੇ

- ਆਰ ਡੀ ਐੱਸ ਪੀ ਫੈਡਰਲ ਸਰਕਾਰ ਤੋਂ ਚੰਗੀਆਂ ਗਰਾਂਟਾਂ ਅਤੇ ਬੌਂਡ ਲੈਂਦੀ ਹੈ ਅਤੇ ਇਹ ਅਪਾਹਜਤਾਵਾਂ ਵਾਲੇ ਬਹੁਤ ਸਾਰੇ ਲੋਕਾਂ ਲਈ ਬੱਚਤਾਂ ਕਰਨ ਦਾ ਇਕ ਵਧੀਆ ਮੌਕਾ ਹਨ।
- ਇਨਕਮ ਅਸਿਸਟੈਂਸ ਉਪਰਲੇ ਲੋਕਾਂ ਲਈ, ਸੂਬਾਈ ਸਰਕਾਰ ਨੇ ਆਰ ਡੀ ਐੱਸ ਪੀ ਦੇ ਪੈਸਿਆਂ ਅਤੇ ਇਨ੍ਹਾਂ ਨੂੰ ਕਢਾਉਣ 'ਤੇ ਛੋਟ ਦਿੱਤੀ ਹੋਈ ਹੈ। ਇਸ ਦਾ ਮਤਲਬ ਹੈ ਕਿ ਲੋਕ ਆਪਣੀ ਮਹੀਨਾਵਾਰ ਇਨਕਮ ਅਸਿਸਟੈਂਸ 'ਤੇ ਕੋਈ ਅਸਰ ਪਏ ਬਿਨਾਂ ਇਹ ਪੈਸੇ ਬਚਾ ਅਤੇ ਵਰਤ ਸਕਦੇ ਹਨ।
- ਜਿਹੜੇ ਲੋਕਾਂ ਨੂੰ ਉੱਕੀਆਂ-ਪੁੱਕੀਆਂ (ਲੰਪ-ਸੰਪ) ਪੇਮੈਂਟਾਂ ਮਿਲਦੀਆਂ ਹਨ (ਜਿਵੇਂ ਕਿ ਆਈ ਸੀ ਬੀ ਸੀ ਸੈਟਲਮੈਂਟ) ਉਨ੍ਹਾਂ ਲਈ ਪੈਸਿਆਂ ਨੂੰ ਛੋਟ ਦਿਵਾਉਣ ਲਈ ਆਰ ਡੀ ਐੱਸ ਪੀ, ਟਰੱਸਟ ਦਾ ਇਕ ਵਿਹਾਰਕ ਬਦਲ ਹੈ।
- ਆਰ ਡੀ ਐੱਸ ਪੀ ਲੰਬੇ ਸਮੇਂ ਦੀ ਵਿੱਤੀ ਸੁਰੱਖਿਆ ਪ੍ਰਦਾਨ ਕਰ ਸਕਦੀ ਹੈ।

ਘਾਟੇ

- ਤੁਹਾਡੀ ਉਮਰ ਜਿੰਨੀ ਜ਼ਿਆਦਾ ਹੋਵੇਗੀ, ਓਨੇ ਘੱਟ ਹੀ ਤੁਹਾਨੂੰ ਆਰ ਡੀ ਐੱਸ ਪੀ ਸ਼ੁਰੂ ਕਰਨ ਦੇ ਵਿੱਤੀ ਫਾਇਦੇ ਹੋਣਗੇ। ਉਦਾਹਰਣ ਲਈ, ਜੇ ਤੁਹਾਡੀ ਉਮਰ 49 ਸਾਲ ਤੋਂ ਉੱਪਰ ਹੈ ਤਾਂ ਤੁਸੀਂ ਅਗਾਂਹ ਫੈਡਰਲ ਗਰਾਂਟਾਂ ਅਤੇ ਬੌਂਡਾਂ ਲਈ ਯੋਗ ਨਹੀਂ ਹੋ ਸਕਦੇ।
- ਡੀ ਟੀ ਸੀ ਲਈ ਯੋਗ ਹੋਣ ਲਈ ਤੁਹਾਨੂੰ ਡਿਸਏਬਿਲਟੀ ਦੀ ਮੁਕਾਬਲਤਨ ਸਖਤ ਸ਼ਰਤ ਪੂਰੀ ਕਰਨੀ ਪਵੇਗੀ। ਜੇ ਤੁਸੀਂ ਯੋਗ ਹੁੰਦੇ ਹੋ, ਪਰ ਆਪਣੀ ਯੋਗਤਾ ਬਾਅਦ ਵਿੱਚ ਕਿਸੇ ਵੇਲੇ ਗਵਾ ਬਹਿੰਦੇ ਹੋ ਤਾਂ ਤੁਹਾਨੂੰ ਆਪਣੀ ਆਰ ਡੀ ਐੱਸ ਪੀ ਬੰਦ ਕਰਨੀ ਪੈ ਸਕਦੀ ਹੈ। ਪਰ, ਆਰ ਡੀ ਐੱਸ ਪੀ ਖੁਲ੍ਹੀ ਰਹਿ ਸਕਦੀ ਹੈ ਜੇ ਤੁਸੀਂ ਇਕ ਖਾਸ ਕਸੌਟੀ ਪੂਰੀ ਕਰਦੇ ਹੋਵੋ। ਕਿਰਪਾ ਕਰਕੇ ਸਫਾ 6 'ਤੇ “ਜੇ ਤੁਸੀਂ ਹੁਣ ਡੀ ਟੀ ਸੀ ਲਈ ਯੋਗ ਨਹੀਂ ਰਹਿੰਦੇ” ਦੇਖੋ।
- ਪੈਸੇ ਵਾਪਸ ਕਰਨ ਦੇ ਨਿਯਮਾਂ ਦਾ ਮਤਲਬ ਹੈ ਕਿ ਜੇ ਤੁਸੀਂ ਆਪਣੀ ਆਰ ਡੀ ਐੱਸ ਪੀ ਵਿੱਚੋਂ ਕੋਈ ਵੀ ਪੈਸੇ ਕਢਾਉਂਦੇ ਹੋ ਤਾਂ ਤੁਹਾਨੂੰ ਪਿਛਲੇ 10 ਸਾਲਾਂ ਵਿੱਚ ਦਿੱਤੀਆਂ ਗਈਆਂ ਗਰਾਂਟਾਂ ਅਤੇ ਬੌਂਡਜ਼ ਦੇ ਸਾਰੇ ਪੈਸੇ ਜਾਂ ਇਸ ਦੇ ਕੁਝ ਹਿੱਸੇ ਸਰਕਾਰ ਨੂੰ ਵਾਪਸ ਦੇਣੇ ਪੈਣਗੇ।

ਅੱਗੇ ਲਿਜਾਣਾ ਅਤੇ ਰੋਲਓਵਰ ਦੀ ਵਿਵਸਥਾ

ਅੱਗੇ ਲਿਜਾਣਾ ਅਤੇ ਰੋਲਓਵਰ ਦੀ ਵਿਵਸਥਾ ਉਨ੍ਹਾਂ ਲੋਕਾਂ ਨੂੰ ਅਣਵਰਤੀ ਗਰਾਂਟ ਅਤੇ ਬੌਂਡ ਲਈ ਹੱਕਦਾਰੀ 10 ਸਾਲਾਂ ਦੇ ਸਮੇਂ ਲਈ ਕਲੋਮ ਕਰਨ ਦੀ ਆਗਿਆ ਦਿੰਦੀ ਹੈ ਜਿਹੜੇ ਸ਼ਾਇਦ ਆਪਣੀ ਆਰ ਡੀ ਐੱਸ ਪੀ ਵਿੱਚ ਨੇਮ ਨਾਲ ਯੋਗਦਾਨ ਪਾਉਣ ਦੇ ਯੋਗ ਨਾ ਹੋਣ (ਸਾਲ 2008 ਤੋਂ ਸ਼ੁਰੂ ਹੋ ਕੇ ਜਦੋਂ ਆਰ ਡੀ ਐੱਸ ਪੀ ਪਹਿਲੀ ਵਾਰੀ ਉਪਲਬਧ ਹੋਈ ਸੀ)। ਅਣਵਰਤੀਆਂ ਗਰਾਂਟਾਂ ਲਈ ਵੱਧ ਤੋਂ ਵੱਧ ਸਲਾਨਾ ਰਕਮ 10,500 ਡਾਲਰ ਹੈ, ਅਣਵਰਤੇ ਬੌਂਡਾਂ ਲਈ ਇਹ 11,000 ਡਾਲਰ ਹੈ।

ਰੋਲਓਵਰ ਦੀ ਵਿਵਸਥਾ, ਪਰਿਵਾਰ ਦੇ ਕਿਸੇ ਮ੍ਰਿਤਕ ਮੈਂਬਰ ਦੀ ਰਜਿਸਟਰਡ ਰਿਟਾਇਰਮੈਂਟ ਸੇਵਿੰਗਜ਼ ਪਲੈਨ (ਆਰ ਆਰ ਐੱਸ ਪੀ), ਰਜਿਸਟਰਡ ਰਿਟਾਇਰਮੈਂਟ ਇਨਕਮ ਫੰਡ (ਆਰ ਆਰ ਆਈ ਐੱਫ) ਜਾਂ ਰਜਿਸਟਰਡ ਪੈਨਸ਼ਨ ਪਲੈਨ (ਆਰ ਪੀ ਪੀ) ਨੂੰ ਨਿਰਭਰ ਬੱਚੇ ਜਾਂ ਗਰੈਂਡਚਾਇਲਡ ਦੀ ਆਰ ਡੀ ਐੱਸ ਪੀ ਵਿੱਚ ਲਿਜਾਣ ਦੀ ਆਗਿਆ ਦਿੰਦੀ ਹੈ।



ਪ੍ਰੋਪੋਰਸ਼ਨਲ ਰੀਪੇਅਮੈਂਟ ਰੂਲ (ਅਨੁਪਾਤ ਮੁਤਾਬਕ ਪੈਸੇ ਵਾਪਸ ਕਰਨ ਦੇ ਨਿਯਮ)

ਜੇ ਪਿਛਲੇ 10 ਸਾਲਾਂ ਵਿਚ ਤੁਹਾਡੀ ਆਰ ਡੀ ਐੱਸ ਪੀ ਵਿਚ ਗਰਾਂਟ ਅਤੇ ਬੌਂਡ ਦੀਆਂ ਪੇਮੈਂਟਾਂ ਕੀਤੀਆਂ ਗਈਆਂ ਹਨ, ਅਤੇ ਤੁਸੀਂ ਇਸ ਵਿੱਚੋਂ ਪੈਸੇ ਕਢਾਏ ਹਨ ਤਾਂ ਤੁਹਾਨੂੰ ਮਿਲੀਆਂ ਗਰਾਂਟਾਂ ਅਤੇ ਬੌਂਡਾਂ ਦਾ ਕੁਝ ਹਿੱਸਾ ਵਾਪਸ ਦੇਣਾ ਪੈ ਸਕਦਾ ਹੈ। ਪ੍ਰੋਪੋਰਸ਼ਨਲ ਰੀਪੇਅਮੈਂਟ ਰੂਲ (ਅਨੁਪਾਤ ਮੁਤਾਬਕ ਪੈਸੇ ਵਾਪਸ ਕਰਨ ਦੇ ਨਿਯਮ) ਹੇਠ, ਆਰ ਡੀ ਐੱਸ ਪੀ ਵਿੱਚੋਂ ਕਢਾਏ ਗਏ ਹਰ 1 ਡਾਲਰ ਪਿੱਛੇ, ਪਿਛਲੇ 10 ਸਾਲਾਂ ਵਿਚ ਮਿਲੀਆਂ ਕੋਈ ਵੀ ਗਰਾਂਟਾਂ ਜਾਂ ਬੌਂਡਾਂ ਦੇ 3 ਡਾਲਰ ਵਾਪਸ ਕਰਨਾ ਜ਼ਰੂਰੀ ਹੈ।

ਜੇ ਤੁਸੀਂ ਹੁਣ ਡੀ ਟੀ ਸੀ ਲਈ ਯੋਗ ਨਹੀਂ ਰਹਿੰਦੇ

ਜੇ ਤੁਹਾਡੇ ਕੋਲ ਆਰ ਡੀ ਐੱਸ ਪੀ ਹੈ ਤਾਂ ਡੀ ਟੀ ਸੀ ਲਈ ਦੁਬਾਰਾ ਅਪਲਾਈ ਕਰਨਾ ਜ਼ਰੂਰੀ ਹੈ। ਜੇ ਤੁਸੀਂ ਡੀ ਟੀ ਸੀ ਲਈ ਯੋਗ ਰਹਿਣਾ ਬੰਦ ਹੋ ਜਾਂਦੇ ਹੋ ਅਤੇ ਦੁਬਾਰਾ ਯੋਗ ਨਹੀਂ ਹੁੰਦੇ ਤਾਂ ਸੰਭਵ ਹੈ ਕਿ ਤੁਹਾਡੀ ਆਰ ਡੀ ਐੱਸ ਪੀ ਬੰਦ ਕਰ ਦਿੱਤੀ ਜਾਵੇਗੀ। ਤੁਹਾਡੀ ਡੀ ਟੀ ਸੀ ਲਈ ਹੱਕਦਾਰੀ ਦੇ ਖਤਮ ਹੋ ਜਾਣ ਤੋਂ ਬਾਅਦ ਜਿੰਨਾ ਚਿਰ ਆਰ ਡੀ ਐੱਸ ਪੀ ਖੁਲ੍ਹੀ ਰਹਿ ਸਕਦੀ ਹੈ, ਉਹ ਸਮਾਂ ਕਿਸੇ ਡਾਕਟਰ ਦੇ ਇਸ ਸਰਟੀਫੀਕੇਟ ਨਾਲ ਪੰਜ ਸਾਲਾਂ ਤੱਕ ਵਧਾਇਆ ਜਾ ਸਕਦਾ ਹੈ ਕਿ ਨੇੜ ਭਵਿੱਖ ਵਿਚ ਤੁਹਾਡੀ ਡੀ ਟੀ ਸੀ ਲਈ ਦੁਬਾਰਾ ਯੋਗ ਹੋਣ ਦੀ ਸੰਭਾਵਨਾ ਹੈ।

ਹੋਰ ਵਸੀਲੇ

ਪਲੈਨ ਇੰਸਟੀਚਿਊਟ ਆਰ ਡੀ ਐੱਸ ਪੀ ਐਂਡ ਡਿਸਏਬਿਲਟੀ ਪਲੈਨਿੰਗ ਇਨਫਰਮੇਸ਼ਨ ਨਾਂ ਦੀ ਇਕ ਹੋਟਲਾਈਨ (1-844-311-7526) ਚਲਾਉਂਦੀ ਹੈ, ਆਰ ਡੀ ਐੱਸ ਪੀ ਬਾਰੇ ਵਰਕਸ਼ਾਪਾਂ ਲਾਉਂਦੀ ਹੈ ਅਤੇ ਘੱਟ ਆਮਦਨ ਵਾਲੇ ਵਿਅਕਤੀਆਂ ਅਤੇ ਪਰਿਵਾਰਾਂ ਲਈ ਇਨਡੋਅਮੈਂਟ 150 ਫੰਡ ਰਾਹੀਂ ਆਪਣੇ ਭਵਿੱਖ ਲਈ ਬੱਚਤ ਕਰਨ ਵਿਚ ਮਦਦ ਕਰਦੀ ਹੈ, ਜੋ ਕਿ ਆਪਣੀ ਆਰ ਡੀ ਐੱਸ ਪੀ ਵਧਾਉਣ ਲਈ ਇਕ ਵਾਰੀ ਦਿੱਤਾ ਜਾਣ ਵਾਲਾ 150 ਡਾਲਰ ਦਾ ਤੋਹਫਾ ਦਿੰਦਾ ਹੈ। ਵੈੱਬਸਾਈਟ:

<http://planinstitute.ca/>

ਆਰ ਡੀ ਐੱਸ ਪੀ ਬਾਰੇ ਵੇਰਵੇ ਕੈਨੇਡਾ ਰੈਵੇਨਿਊ ਏਜੰਸੀ (ਸੀ ਆਰ ਏ) ਤੋਂ ਲਏ ਜਾ ਸਕਦੇ ਹਨ। ਡੀ ਟੀ ਸੀ ਬਾਰੇ ਵੀ ਜਾਣਕਾਰੀ ਸੀ ਆਰ ਏ ਤੋਂ ਲਈ ਜਾ ਸਕਦੀ ਹੈ। ਜ਼ਿਆਦਾ ਜਾਣਕਾਰੀ ਲਈ ਸੀ ਆਰ ਏ ਦੇ ਆਪਣੇ ਸਥਾਨਕ ਦਫਤਰ ਨੂੰ ਫੋਨ ਕਰੋ ਜਾਂ

www.cra.gc.ca 'ਤੇ ਜਾਓ।

ਆਰ ਡੀ ਐੱਸ ਪੀ ਦੇਣ ਵਾਲੀਆਂ ਬੈਂਕਾਂ ਨੇ ਵੀ ਲਿਖਤੀ ਜਾਣਕਾਰੀ ਤਿਆਰੀ ਕੀਤੀ ਹੁੰਦੀ ਹੈ ਅਤੇ ਉਨ੍ਹਾਂ ਕੋਲ ਵਿੱਤੀ ਸਲਾਹਕਾਰ ਹੁੰਦੇ ਹਨ ਜਿਹੜੇ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਦੇ ਹਨ।

ਮਦਦ ਕਰਨ ਵਾਲੀ ਇਹ ਸ਼ੀਟ ਐਡਵੋਕੇਸੀ ਐਕਸ਼ਨ ਵਲੋਂ ਤਿਆਰ ਕੀਤੀ ਗਈ ਸੀ, ਜੋ ਕਿ ਡਿਸਏਬਿਲਟੀ ਅਲਾਇੰਸ ਬੀ ਸੀ ਦਾ ਇਕ ਪ੍ਰੋਗਰਾਮ ਹੈ। ਇਸ ਸ਼ੀਟ ਲਈ ਫੰਡ ਦੇਣ ਲਈ ਵੈਨਕੂਵਰ ਫਾਊਂਡੇਸ਼ਨ ਦਾ ਧੰਨਵਾਦ। ਮੁਢਲੀ ਫੰਡਿੰਗ ਹੈਲਥ ਸਾਇੰਸਜ਼ ਐਸੋਸੀਏਸ਼ਨ ਤੋਂ ਮਿਲੀ।

204-456 W. Broadway, Vancouver, BC V5Y 1R3 • ਟੈਲੀਫੋਨ: 604-872-1278 • ਫੈਕਸ: 604-875-9227
ਦੂਰੋਂ ਮੁਫਤ 1-800-663-1278 • www.disabilityalliancebc.org

ਮਦਦ ਕਰਨ ਵਾਲੀਆਂ ਸਾਰੀਆਂ ਸ਼ੀਟਾਂ ਦੀ ਲੜੀ ਅਤੇ ਡੀ ਏ ਬੀ ਸੀ ਦੀਆਂ ਸਾਰੀਆਂ ਲਿਖਤਾਂ www.disabilityalliancebc.org/library 'ਤੇ ਮੁਫਤ ਉਪਲਬਧ ਹਨ।



we are all
connected



vancouver
foundation